


# **PHF LEASING LIMITED.**

Regd. & Corp. Office : 923, G.T. Road Jalandhar (Pb.) INDIA  
Ph. : 0181-4639903-04  
email : [phf\\_leasingltd@yahoo.co.in](mailto:phf_leasingltd@yahoo.co.in)  
Website : [www.phfleasing.com](http://www.phfleasing.com)  
CIN No. : L65110PB1992PLC012488



**February 21, 2023**

To,

**Head- Listing & Compliance  
Metropolitan Stock Exchange of India Limited (MSEI)  
Building A, Unit 205A, 2nd Floor,  
Piramal Agastya Corporate Park,  
L.B.S Road, Kurla West, Mumbai - 400 070**

**Sub: Newspaper Advertisement – Dispatch of Notice of Extra General Meeting of the Company**

Pursuant to Regulation 47 and Regulation 30, Part A, Para A, Schedule III of SEBI (Listing Obligations and Disclosure Requirements) Regulations, 2015, please find enclosed the copies of newspaper advertisements of the Notice of Extra-ordinary General Meeting (“EGM”) of the Company scheduled to be held on Thursday, March 16, 2023, as published in the following newspapers on February 21, 2023:

1. Financial Express (English Language);
2. Nawan Zamana (Punjabi Language)

The above notice is also available on the website of the Company at [www.phfleasing.com](http://www.phfleasing.com).

Kindly take the same on record.

**For PHF LEASING LIMITED**

**Shikha Kapoor  
Company Secretary  
Membership No.: A19146  
Add: H. No. 5, Paras Estate, Near New  
Kapurthala Chowk, Jalandhar-144008,  
Punjab, India**

**Date: 21/02/2023  
Place: Jalandhar**

# 14 COMPANIES

## FINANCIAL EXPRESS

### Bike taxi operators warned in Delhi

PRESS TRUST OF INDIA  
New Delhi, February 20

**THE TRANSPORT DEPARTMENT** has cautioned bike taxis against plying on Delhi roads, warning that it is a violation of the Motor Vehicles Act, 1988, that would make aggregators liable for a fine of ₹1 lakh.

The use of two-wheelers for commercial purposes is in violation of the Motor Vehicles Act, 1988. The first offence could lead to a fine of upto ₹5,000 while a second offence could incur a ₹10,000 fine and imprisonment of up to a year, the department said. The driver will also lose his licence for three months under

the circumstances. The notice said some app-based companies are portraying themselves as aggregators in violation of the 1988 act. This will be punishable with a fine of ₹1 lakh. The SC refused to grant relief to bike taxi aggregator Rapido against the Maharashtra government's refusal to grant licence to it.

### TERMINATION OF OVER 1,000 EMPLOYEES

# GM, union mediation talks begin today

GEETA NAIR  
Pune, February 20

**THE GENERAL MOTORS** Employees' Union said on Monday that they were open to talking to the company and going for mediation over the matter of termination of 1,086 workers after shutting down the Talegaon plant.

General Motors India and the employees union, who have been battling the matter across various courts, will begin the mediation talks on Tuesday.

George Svigos, director of communication, GM International, issued a statement on Monday saying the company was ready to engage in mediation overseen by an independent mediator.

Sandeep Shreedhar Bhegade, president, General Motors Employees Union, said while they were open to talks, the union was firm about either securing jobs for workers with the company under new owners or GM significantly improving the monetary terms under the voluntary separation scheme.

Bhegade said prospective buyers, including a South Korean auto company, were visiting the plant regularly and if a deal was in the offing and the plant changed hands then it should be along with the workforce. SG Dabadgaonkar, industrial court-2, Pune, will be mediating between the two parties.

The GM union had filed a contempt-of-court case at the Bombay High Court on January 16, 2023, as GM had failed to pay the interim relief of 50% wages as directed by the Pune Industrial Court. The union had also included Mary Barra, the global CEO of General



### DEADLOCK OVER WAGES

The union has accused the GM of illegally terminating 1,086 workers at the Talegaon plant and had filed cases in the Pune industrial court

The industrial court had ordered the company to pay 50% wages as interim relief from April 2022, but GM India did not pay workers to date, the union said

Motors, along with Asif Khatri, VP, and the General Motors India team -- whole-time director Ritu Pandey Chatterjee, HR director and plant director Prajot Gaonkar in the contempt case. GM has made this move for mediation just before the hearing on February 21, the union president said.

The Union has accused the GM of illegally terminating 1,086 workers at the Talegaon plant and had filed cases in the Pune industrial court. The industrial court had ordered the company to pay 50% wages as interim relief from April 2022 but GM India did not pay workers to date, the Union said. The company challenged the order in the Bombay High Court and the court ruled in favour of the workers. GM also appealed against the orders in the Supreme Court but the SC

redirected the case back to the Pune Industrial Court.

According to GM, the company had offered the impacted employees of the Talegaon plant a settlement package which was seven times the legal requirement, with the average payout equivalent to more than 3.5 years of salary after tax. The company said it had extended the deadline twice for former employees to take the generous separation package. "No production has occurred at the site in more than two years and the company will not revisit its decision to cease manufacturing," the GM statement said.

After failing to sell the plant to Great Wall Motors, GM has been talking to potential buyers to sell the Talegaon plant. GM said it was hopeful with the mediation process and looking for a positive outcome.

# Cement prices to remain stable for next two months

RAJESH KURUP  
Mumbai, February 20

**THE DEMAND FOR** cement in India, the world's second-largest market for the building material, remained solid for most of FY23, but prices remained flat for the third consecutive month in January. The prices may remain stable or might improve marginally, led by a healthy growth in demand, while any major uptick is unlikely.

The prices would remain stable as the industry is shifting focus to capture demand during the busy construction season and limited by hopes of further cost moderation, a focus on operating leverage and higher supply in the market with the ramp-up of new capacities, industry experts opined. Dealers say certain companies like JK Cement, UltraTech Cement and Adani group's Ambuja Cements and ACC have hiked prices by ₹5-15 per 50 kg bag.

"The demand has been very robust, with the December quarter being one of the best quarters, while January-March is also expected to be good. The rise in demand is due to the rise in infrastructure activities, led by investments in the sector, while residential projects are also picking up pace," Prashant Bangur, joint managing director at Three Cement, said.

According to a Moody's report, a growing housing sector, which typically accounts for 60-65% of India's cement consumption, will remain a key driver. Also, continued large investments in roads and infra projects will fuel the demand. India built 12,000 km of highways in 2022 alone and this momentum will likely continue in 2023 and 2024, supported by various government initiatives.



### UPTICK UNLIKELY

Crisol sees flattish or an average price rise of only ₹2-5 a bag over next two months

Pan-India retail prices for category A brands stay stagnant in November-December 2022 at ₹392-394 a bag

India's cement production will climb by about 6-8% over FY23 and FY24, following a 21% jump in FY22. "Prices are expected to remain rangebound with an upward bias in the near term in lieu of strong demand in the peak construction season, but any sharp hike in prices is limited by expectations of further cost moderation, a focus on operating leverage, and higher supply in the market with the ramp-up of new capacities. However, a marginal uptick is expected across regions, after witnessing a slight fall in early February, on the back of rapid demand growth," Hetal Gandhi, director-research at Crisil Market Intelligence & Analytics said. Crisil expects flattish prices or an average rise of only ₹2-5 a bag over the next two months. Pan-India retail prices for category A brands remained stagnant in November-December 2022 at ₹392-394 per bag, after the previous hike in October 2022.

**HDFC MUTUAL FUND**  
BHAROSA APNO KA

**HDFC Asset Management Company Limited**  
A Joint Venture with Abrdn Investment Management Limited  
CIN: L65991MH1999PLC123027

**Registered Office:** HDFC House, 2nd Floor, H.T. Parekh Marg, 165-166, Backbay Reclamation, Churchgate, Mumbai - 400 020. Phone: 022 66316333 • Toll Free Nos: 1800-3010-6767 / 1800-419-7676  
Fax: 022 22821144 • e-mail: hello@hdfcfund.com • Visit us at: www.hdfcfund.com

**NOTICE** is hereby given that HDFC Trustee Company Limited, Trustee to HDFC Mutual Fund ("the Fund"), has approved the following distribution under Income Distribution cum Capital Withdrawal ("IDCW") Option of **HDFC Mid-Cap Opportunities Fund and HDFC Multi-Asset Fund** and fixed **Thursday, February 23, 2023** (or the immediately following Business Day, if that day is not a Business Day) as the Record Date for the same.

Name of the Scheme / Plan(s) / Option(s)	Net Asset Value ("NAV") as on February 17, 2023 (₹ per unit)	Amount of Distribution (₹ per unit)#	Face Value (₹ per unit)
HDFC Mid-Cap Opportunities Fund - IDCW Option	37.880	3.50	10.00
HDFC Mid-Cap Opportunities Fund - IDCW Option - Direct Plan	51.444		
HDFC Multi-Asset Fund - IDCW Option	15.256	1.25	10.00
HDFC Multi-Asset Fund - IDCW Option - Direct Plan	17.642		

# The amount of distribution per unit will be the lower of the rate mentioned above or the available distributable surplus (rounded down to a multiple of five at the third decimal) as on the Record Date.

### Pursuant to the Distribution, the NAV of the IDCW Option(s) of the above Schemes would fall to the extent of such distribution and statutory levy, if any.

The amount will be paid, net of applicable tax deducted at source (TDS), to those Unit holders / Beneficial Owners whose names appear in the Register of Unit holders maintained by the Fund / Statements of Beneficial Ownership maintained by the Depositories, as applicable, under the IDCW Option(s) of the aforesaid Schemes on the Record Date (including investors whose valid purchase / switch-in requests are received by the Fund and the funds are available for utilization before cut-off timings in respect of the aforesaid Schemes, on the Record date).

With regard to Unit holders who have opted for Reinvestment facility under the IDCW Option(s), the distribution amount (net of applicable TDS) will be reinvested, by allotting Units at the ex-Distribution NAV per Unit (net of applicable stamp duty).

Unit holders are advised to note that for redemptions and IDCW declared with effect from January 13, 2023, as per amended SEBI regulations, payout will be done only through electronic mode(s), even where a Unit holder has opted to receive physical instruments. Thus, payment of such amounts shall be made through physical instruments only in exceptional circumstances for reasons to be recorded by the AMC. Accordingly, unit holders who have opted for / have earlier received physical instruments are requested to update their bank account details by / sending us a copy of a cancelled cheque of first / sole holder's bank account.

All updates of PAN, KYC, email address, mobile number, nominee details, etc. should immediately be forwarded to the Investor Services Centers of the Fund (for units held in non-demat form) / Depository Participant (for units held in demat form). Unit holders are also advised to link their PAN with Aadhaar Number. Further, Unit holders can view the Investor Charter available on website of the Fund as well as check for any unclaimed redemptions or IDCW payments.

In view of individual nature of tax consequences, each investor should seek appropriate advice.

For **HDFC Asset Management Company Limited**  
(Investment Manager to HDFC Mutual Fund)

Place : Mumbai Sd/-  
Date : February 20, 2023 Authorized Signatory

**MUTUAL FUND INVESTMENTS ARE SUBJECT TO MARKET RISKS, READ ALL SCHEME RELATED DOCUMENTS CAREFULLY.**

**COMFORT INTECH LIMITED**  
CIN: L74110DD1994PLC001678

Registered Office: 106, Avkar Algnani Nagar, Kalaraja, Daman, DD-396210;  
Corporate Office: A-301, Hetal Arch, Opp. Natraj Market,  
S.V. Road, Malad (West), Mumbai-400064;  
Phone No.: 022-6894-8500/08, Fax: 022-2889-2527  
; Email: info@comfortintech.com; Website: www.comfortintech.com.

### NOTICE OF POSTAL BALLOT AND E-VOTING INFORMATION

Notice is hereby given that pursuant to section 110 read with section 108 of the Companies Act, 2013 ("the Act"), Rule 20 and 22 of the Companies (Management and Administration) Rules, 2014 ("the Rules") and all other applicable provisions of the Act and the Rules, General Circular Nos. 14/2020 dated April 8, 2020, 17/2020 dated April 13, 2020, 20/2020 dated May 5, 2020, 22/2020 dated June 15, 2020, 33/2020 dated September 28, 2020, 39/2020 dated December 31, 2020, 10/2021 dated June 23, 2021, 20/2021 dated December 8, 2021, 3/2022 dated May 5, 2022 and 11/2022 dated December 28, 2022 issued by the Ministry of Corporate Affairs ("MCA Circulars"), Regulation 44 of the Securities and Exchange Board of India (Listing Obligations and Disclosure Requirements) Regulations, 2015 ("SEBI Listing Regulations"), Secretarial Standard on General Meetings ("SS-2") issued by The Institute of Company Secretaries of India and all other applicable laws, rules and regulations (including any statutory modification or re-enactment thereof for the time being in force and as amended from time to time), the approval of members of **Comfort Intech Limited ("the Company")** is sought by means of Postal Ballot, only by way of remote e-voting ("e-voting") process for resolutions mentioned in Postal Ballot Notice dated February 10, 2023.

The members are hereby informed that:  
The Company has sent the Postal Ballot Notice along with the explanatory statement on Monday, February 20, 2023 through electronic mode only to those members whose names appear on the Register of Members / List of Beneficial Owners as on **February 17, 2023**, being the **cut-off date** for the purpose of e-voting and whose email address is registered with Bigshare Services Private Limited, Registrar and Share Transfer Agent ("RTA") of the Company or Depository Participant(s) in accordance with provisions of the Act read with Rules made thereunder and MCA Circulars.

The Postal Ballot Notice is also available on the Company's website at [www.comfortintech.com](http://www.comfortintech.com), websites of the Stock Exchange where equity shares of the Company are listed, i.e. BSE Limited at [www.bseindia.com](http://www.bseindia.com) and on the website of National Securities Depository Limited ("NSDL") at [www.evoting.nsdl.com](http://www.evoting.nsdl.com).

Members who have not updated their E-mail address are requested to register/ update their E-mail address with RTA, in case the shares are held in physical form and with the Depository Participant(s) where shares are held in demat mode.

The Company has engaged the services of NSDL as the agency to provide e-Voting facility. **The e-voting shall commence on Thursday, February 23, 2023 at 09:00 A.M. (IST) and ends on Friday, March 24, 2023 at 05:00 P.M. (IST).** The e-voting module shall be disabled by NSDL thereafter.

The voting rights of members shall be in proportion to their share in the paid-up equity share capital of the Company as on the cut-off date. Any person who is not a member of the Company as on the Cut-Off Date shall treat the Postal Ballot notice for information purpose only. Once the vote on the resolution is cast by the member, the member shall not be allowed to change it subsequently.

In compliance with Regulation 44 of the SEBI Listing Regulations and pursuant to the provisions of Sections 108 and 110 of the Act read with the Rules, the MCA Circulars and SS-2, the Company is providing only e-voting facility to its Members, to enable them to cast their votes electronically for communication of assent or dissent instead of submitting the Postal Ballot Form physically. Accordingly, physical copy of the Postal Ballot Notice along with Postal Ballot Form and pre-paid business reply envelope are not being sent to the Members for this Postal Ballot.

The Company has appointed Mrs. Ramadevi Venigalla, Practising Company Secretary (Membership No. FCS 7345 and CP No. 17889), as the Scrutinizer for conducting the Postal Ballot process in a fair and transparent manner.

The results of e-voting will be announced on or before Tuesday, March 28, 2023 and will be displayed on the Company's website and on the website of NSDL, and will also be communicated to the Stock Exchange where equity shares of the Company are listed, i.e. BSE Limited.

The details instructions for casting the vote through e-voting is provided in the Postal Ballot Notice. Members are requested to carefully go through the same. In case of any queries, you may refer the Frequently Asked Questions (FAQs) for Shareholders and e-voting user manual for Shareholders available at the download section of [www.evoting.nsdl.com](http://www.evoting.nsdl.com). Members, who need assistance and/or having any grievances regarding e-voting facility can send a request to Mr. Anubhav Saxena, Assistant Manager, NSDL, Trade World, A wing, 4th Floor, Kamala Mills Compound, Lower Parel, Mumbai - 400013 at [evoting@nsdl.co.in](mailto:evoting@nsdl.co.in) or call on toll free no.: 022 - 4886 7000 and 022 - 2499 7000.

By Order of the Board of Directors  
For **Comfort Intech Limited**  
Sd/-  
Ankur Agrawal  
Chairman & Director  
Date: February 20, 2023  
Place: Mumbai  
DIN: 06408167

**PHF LEASING LIMITED**  
CIN: L65110PB1992PLC012488 E-Mail id : phf\_leasingltd@yahoo.co.in  
Regd. Off : 923, G.T. Road, Jalandhar - 144001, Punjab  
Website : www.phfleasing.com Ph : 0181-4639903-06

### NOTICE OF EXTRAORDINARY GENERAL MEETING

Notice is hereby given that the Extra-Ordinary General Meeting (EGM) of the Company is scheduled to be held on Thursday, March 16, 2023 at 11 A.M. through Video Conferencing (VC)/ Other Audio Visual Means (OAVM) pursuant to the General Circular Nos. 14/2020, 17/2020, 22/2020, 33/2020, 39/2020, 10/2021, 20/2021 and 11/2022 issued by the Ministry of Corporate Affairs (MCA) and SEBI Listing Regulations, to transact the unavoidable special business set forth in the Notice of the EGM dated February 14, 2023. The Company has appointed Ms. Sakrifa Jaye (M. No. A61678), Practising Company Secretary and in her absence, Mrs. Ridhima Bahi (M. No. A28102), Practising Company Secretary, as the Scrutinizer for conducting the e-voting process in accordance with the law in a fair and transparent manner.

In compliance with the above said Circulars, EGM Notice along with the Explanatory Statement, has been sent via email to those Shareholders who have registered their email IDs with the Company/ Depository Participant/Registrar on or before Friday, February 10, 2023.

EGM Notice is also available at the Company's website at [www.phfleasing.com](http://www.phfleasing.com) and on the website of NSDL i.e. [www.evoting.nsdl.com](http://www.evoting.nsdl.com).  
Manner of registering/ updating e-mail address  
Further, Shareholders holding shares in dematerialized mode, are requested to register their email addresses and mobile numbers with their relevant depositories through their depository participants. However, for temporary registration for the purpose of obtaining this notice, shareholders may register their email IDs with the Company.

Shareholders holding shares in physical mode are requested to register their email IDs with the Company by writing to Ms. Shikha Kapoor, Company Secretary & Compliance Officer at the email ID [compliance@phfleasing.in](mailto:compliance@phfleasing.in) or to Registrar & Share Transfer Agent, M/s Skyline Financial Services Private Limited at the e-mail ID [admin@skylinert.com](mailto:admin@skylinert.com) by quoting your Folio No., Certificate No., PAN, Mobile No., Email-ID along with a self-attested copy of your PAN Card / Aadhar / Valid Passport and Share Certificate etc. Remote e-voting and voting during EGM  
The Company is also providing facility to its members to cast their vote remotely on the business as set forth in the Notice of the EGM through electronic voting system. The manner of e-voting is defined as below:  
1. A person, whose name is recorded in the register of members or in the register of beneficial owners maintained by the depositories as on the cut-off date i.e. Wednesday, March 08, 2023, shall only be entitled to avail the facility of remote e-Voting.  
2. The remote e-voting period commences on Monday, March 13, 2023 (9:00 a.m. IST) and ends on Wednesday, March 15, 2023 (5:00 p.m. IST). The remote e-voting module shall be disabled by NSDL for voting thereafter. Once the vote on a resolution is cast by the Member, he/she shall not be allowed to change it subsequently or cast the vote again.  
3. Any person who acquires shares of the Company and becomes the member of the Company after sending of this Notice and holding shares as on the cut-off date, may obtain the log in id and password by sending a request at [compliance@phfleasing.in](mailto:compliance@phfleasing.in) or [evoting@nsdl.co.in](mailto:evoting@nsdl.co.in) or [admin@skylinert.com](mailto:admin@skylinert.com). However, if he/she is already registered with NSDL for remote e-voting then he/she can use his/her existing user id and password.  
4. The procedure for e-Voting on the day of the EGM is same as the instructions mentioned for Remote e-voting in the notice.  
5. Only those shareholders, who are present in the EGM through VC/OAVM facility and have not casted their vote on the resolution through Remote e-Voting and are otherwise not barred from doing so, shall be eligible to vote through e-Voting system available during the EGM.  
6. Shareholders who have voted through Remote e-Voting will be eligible to attend the EGM. However, they will not be eligible to vote at the EGM.  
For detailed instructions relating to attending the meeting through VC or OAVM, please refer to the Notice.  
If you have any queries or issues regarding attending EGM & e-Voting from the e-Voting System, you may refer the Frequently Asked Questions ("FAQs") and e-voting manual available at [www.evotingindia.com](http://www.evotingindia.com), under help section or write an email to [evoting@nsdl.co.in](mailto:evoting@nsdl.co.in) or call at toll free no.: 1800 1020990 and 1800 224430.

For PHF Leasing Limited  
Sd/-  
Shikha Kapoor  
Company Secretary, M.No. A19146  
Place: Jalandhar  
Date: February 20, 2023

### FROM THE FRONT PAGE

10 that the Centre will veto the HZL board's plan to acquire promoter Vedanta's global zinc assets when the proposal is brought to the company's shareholder's meeting (AGM/EGM). The Centre feels the 'related-party transaction' is not in the interest of minority shareholders, and might prevent it from realising maximum value from the sale of its residual stake in HZL.

The government is the largest among HZL's minority shareholders while Anil Agarwal-owned Vedanta holds the majority stake of 64.92%. As per Sebi, related-party deals require the approval of minor-

ity shareholders by a majority. As per Sebi norms, all entities falling under the definition of related parties of the promoter cannot vote to approve related party transactions in the EGM. The provision essentially seeks to ensure that the resources of a company are not siphoned away by the promoters and that the interests of such minority shareholders are secured.

On January 19, the HZL board approved its proposal to buy Vedanta's global zinc assets despite the opposition of the three government nominee directors from the ministry of mining.

The Centre, which has mobilised ₹31,106 crore so far in FY23, is banking on the stake sale to meet the revised disinvestment target of ₹50,000

crore for FY23. It could also sell another portion in HZL next year to meet the disinvestment receipts target of ₹51,000 crore for FY24. After HZL was privatised in 2002-03 in favour of Vedanta, the Centre's stake has been categorised as the public float.

Vedanta's run-ins with the government concerning HZL are not new. Last year, the Centre and Vedanta had mutually decided to end an arbitration concerning the second call option demanded by Vedanta in the residual stake sale. In 2002, Vedanta (earlier known as Sesa Sterlite) bought 26% in HZL. It exercised the first call option in 2003 and acquired 18.9% more in HZL. Vedanta later bought another 20% in the company via an open offer, increasing its shareholding to 64.92%.

### Notice-cum-addendum to the Scheme Information Document ('SID') and Key Information Memorandum ('KIM') of Axis Crisil IBX 50:50 Gilt Plus SDL September 2027 Index Fund

#### EXTENSION OF CLOSURE DATE OF NEW FUND OFFER PERIOD OF AXIS CRISIL IBX 50:50 GILT PLUS SDL SEPTEMBER 2027 INDEX FUND

Notice is hereby given that closure date for the New Fund Offer ("NFO") period of Axis Crisil IBX 50:50 Gilt Plus SDL September 2027 Index Fund, an open-ended Target Maturity index fund investing in constituents of CRISIL IBX 50:50 Gilt Plus SDL Index - September 2027. Relatively High interest rate risk and Relatively Low Credit Risk have been extended from **February 21, 2023 to February 22, 2023**.

Please note that all other terms of the Scheme will remain same.

This notice-cum-addendum forms an integral part of the Scheme Information Document and Key Information Memorandum of aforesaid mentioned scheme.

Investors are requested to kindly take note of the above.

Axis CRISIL IBX 50:50 Gilt Plus SDL September 2027 Index Fund - An open-ended Target Maturity index fund investing in constituents of CRISIL IBX 50:50 Gilt Plus SDL Index - September 2027. Relatively High interest rate risk and Relatively Low Credit Risk.

This product is suitable for investors who are seeking*:	Axis Crisil IBX 50:50 Gilt Plus SDL September 2027 Index Fund	CRISIL IBX 50:50 Gilt Plus SDL Index - September 2027	Potential Risk Class (PRC) Matrix																				
<ul style="list-style-type: none"> <li>income over long term.</li> <li>The Scheme that seeks to provide investment returns corresponding to the total returns of the securities as represented by CRISIL IBX 50:50 Gilt Plus SDL Index - September 2027, subject to tracking errors.</li> </ul>	<p>Investors understand that their principal will be at moderate risk</p>	<p>Benchmark</p>	<table border="1"> <thead> <tr> <th colspan="4">Potential Risk Class</th> </tr> <tr> <th>Credit Risk</th> <th>Relative Low (Class A)</th> <th>Moderate (Class B)</th> <th>Relative High (Class C)</th> </tr> </thead> <tbody> <tr> <th>Relative Low (Class I)</th> <td style="text-align: center;">A-I</td> <td></td> <td></td> </tr> <tr> <th>Moderate (Class II)</th> <td></td> <td></td> <td></td> </tr> <tr> <th>Relative High (Class III)</th> <td></td> <td></td> <td></td> </tr> </tbody> </table>	Potential Risk Class				Credit Risk	Relative Low (Class A)	Moderate (Class B)	Relative High (Class C)	Relative Low (Class I)	A-I			Moderate (Class II)				Relative High (Class III)			
Potential Risk Class																							
Credit Risk	Relative Low (Class A)	Moderate (Class B)	Relative High (Class C)																				
Relative Low (Class I)	A-I																						
Moderate (Class II)																							
Relative High (Class III)																							

\*Investors should consult their financial advisers if in doubt about whether the product is suitable for them.

For Axis Asset Management Company Limited  
(CIN - U65991MH2009PLC189558)  
(Investment Manager to Axis Mutual Fund)

Place : Mumbai Sd/-  
Date : February 20, 2023 Chandresh Kumar Nigam  
No. : 92/2022-23 Managing Director & Chief Executive Officer

**Statutory Details:** Axis Mutual Fund has been established as a Trust under the Indian Trusts Act, 1882, sponsored by Axis Bank Ltd. (liability restricted to ₹ 1 Lakh). **Trustee:** Axis Mutual Fund Trustee Limited **Investment Manager:** Axis Asset Management Company Limited (the AMC) **Risk Factors:** Axis Bank Ltd. is not liable or responsible for any loss or shortfall resulting from the operation of the schemes.

**Mutual Fund investments are subject to market risks, read all scheme related documents carefully.**

**AXIS MUTUAL FUND**

Axis House, First Floor, C2, Wadia International Centre, Pandurang Budhkar Marg, Worli, Mumbai - 400 025, India.  
TEL : (022) 4325-5161, FAX : (022) 4325-5199, EMAIL : [customerservice@axismf.com](mailto:customerservice@axismf.com), WEBSITE : [www.axismf.com](http://www.axismf.com),  
ADDITIONAL CONTACT NUMBER : 8108622211

